



(uten bilder)

III nivå 3

• Panjab / ny norsk

■ Anu Gill

● Magriet Brink

■ Winni Asara

Denne fortellingen kommer fra African Storybook (africanstorybook.org) og er videreført midt av Barnebøker for Norge (barnebokern.no), som tilbyr barnebøker på mange språk som snakkes i Norge.

Overrett av: Anu Gill (pa), Espen Stranger-Johannessen, Martine Rørstad Sand (nn)

Illustrert av: Magriet Brink

Skrevet av: Winni Asara

Hyatt med døgda / Høne og Tusenbein

barnebokern.no

Barnebøker for Norge



Høne og Tusenbein

Hyatt med døgda



ਮੁਰਗੀ ਅਤੇ ਕੰਨਖਜੂਰਾ ਦੋਸਤ ਸਨ। ਪਰ ਉਹ ਹਮੇਸ਼ਾ ਇਕ-ਦੂਜੇ ਦੇ ਨਾਲ ਮੁਕਾਬਲਾ ਕਰਦੇ ਸਨ। ਇਕ ਦਿਨ ਉਹਨਾਂ ਨੇ ਫੁੱਟਬਾਲ ਖੇਡਣ ਦਾ ਫੈਸਲਾ ਕੀਤਾ, ਇਹ ਵੇਖਣ ਲਈ ਕਿ ਵਧੀਆ ਖਿਡਾਰੀ ਕੌਂਣ ਹੈ।


...



Høne og Tusenbein var vener. Men dei likte alltid å konkurrera. Ein dag spelte dei fotball for å sjå kven som var den beste spelaren.

Dei drog til fotballbaneen og starta kampen. Høne var rasik, men Tusenbein var raskare. Høne sparka langt, men Tusenbein sparka lengre. Høne vart surare og surare.

...

هے
أَلْبَانِيَّةُ هِيَ لَغَةٌ حِلْمَانِيَّةٌ هِيَ لِغَةُ الْجَنَانِيَّةِ هِيَ لِغَةُ الْجَنَانِيَّةِ
هِيَ لِغَةُ الْجَنَانِيَّةِ هِيَ لَغَةٌ حِلْمَانِيَّةٌ هِيَ لِغَةُ الْجَنَانِيَّةِ هِيَ لِغَةُ الْجَنَانِيَّةِ
هِيَ لِغَةُ الْجَنَانِيَّةِ هِيَ لَغَةٌ حِلْمَانِيَّةٌ هِيَ لِغَةُ الْجَنَانِيَّةِ هِيَ لِغَةُ الْجَنَانِيَّةِ





ਉਹਨਾਂ ਨੇ ਪੈਨਲਟੀ ਸ਼ੁਟਆਊਟ ਖੇਡਣ ਦਾ ਫੈਸਲਾ ਕੀਤਾ। ਪਹਿਲਾਂ ਕੰਨਖਜੂਰਾ ਗੋਲ ਕੀਪਰ ਬਣਿਆ। ਮੁਰਗੀ ਨੇ ਸਿਰਫ ਇੱਕ ਗੋਲ ਕੀਤਾ। ਫਿਰ ਮੁਰਗੀ ਦੀ ਗੋਲ ਕੀਪਰ ਬਣਨ ਦੀ ਵਾਰੀ ਆਈ।

...

Dei bestemte seg for å ha ein straffekonkurranse. Først var Tusenbein keeper. Høne skåra berre eitt mål. Så var det Høne sin tur til å forsvara målet.

ਉਸ ਸਮੇਂ ਤੋਂ, ਮੁਰਗੀਆਂ ਅਤੇ ਕੰਨਖਜੂਰੇ ਦੁਸ਼ਮਣ ਬਣ ਗਏ।

...

Sidan den gongen har høner og tusenbein vore fiendar.

Høne hosta til ho kasta opp tusenbeinet som var i magen. Mor Tusenbein og barnet hennar klatra opp i eit tre for å gøyma seg.



...

କୁଣ୍ଡଳ ପାଦ ହେ ଜା ଶିଖି କୁଣ୍ଡଳ ପାଦ ହେ ଜା ଶିଖି
କୁଣ୍ଡଳ ପାଦ ହେ ଜା ଶିଖି କୁଣ୍ଡଳ ପାଦ ହେ ଜା ଶିଖି

Tusenbein sparka ballen og skara. Tusenbein driblet ballen og skara. Tusenbein heada ballen og skara. Fem mal skara Tusenbein.

...

କୁଣ୍ଡଳ ପାଦ ହେ ଜା ଶିଖି କୁଣ୍ଡଳ ପାଦ ହେ ଜା ଶିଖି
କୁଣ୍ଡଳ ପାଦ ହେ ଜା ଶିଖି କୁଣ୍ଡଳ ପାଦ ହେ ଜା ଶିଖି





ਮੁਰਗੀ ਗੁੱਸੇ ਵਿੱਚ ਸੀ ਕਿਉਂਕਿ ਉਹ ਹਾਰ ਗਈ। ਉਸ ਨੇ ਹਾਰ ਚੰਗੀ ਤਰ੍ਹਾਂ ਨਹੀਂ ਸੀ ਅਪਣਾਈ। ਕੰਨਖਜੂਰਾ ਹੱਸਣ ਲੱਗ ਪਿਆ ਕਿਉਂਕਿ ਉਸਦਾ ਦੋਸਤ ਖਲਬਲੀ ਮਚਾ ਰਿਹਾ ਸੀ।

...

Høne vart sint fordi ho tapte. Ho var ein veldig dårleg tapar. Tusenbein byrja å le av venen som laga så mykje oppstyr.

ਮੁਰਗੀ ਨੇ ਡਕਾਰ ਲਿਆ। ਫਿਰ ਉਸ ਨੇ ਨਿਗਲ ਕੇ ਬੁਕਿਆ। ਫਿਰ ਉਸ ਨੇ ਡਿੱਕਿਆ ਅਤੇ ਖੰਧਿਆ। ਫਿਰ ਹੋਰ ਖੰਧਿਆ। ਕੰਨਖਜੂਰਾ ਘਣਾਊਣਾ ਸੀ!


...

Høne kasta opp. Og svelgde og spytta. Så naus og hosta ho. Og kasta opp. Tusenbeinet var ufyeleleg.

Høne var så sint at ho opa nebbet og slukte Tusenbein.

...


ହୋନେ କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା



Mor Tusenbein ropte: „Bruk det trikset du kan, barnet mit!“ Tusenbein kan laga ei dårleg lukt og ein sann feil smak. Høne kjende at ho vart dårleg.

...

କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା
କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା





ਜਦ ਮੁਰਗੀ ਘਰ ਵਾਪਸ ਜਾ ਰਹੀ ਸੀ, ਉਸਨੂੰ ਕੰਨਖਜੂਰੇ ਦੀ ਮਾਂ ਮਿਲੀ। ਕੰਨਖਜੂਰੇ ਦੀ ਮਾਂ ਨੇ ਪੁੱਛਿਆ, “ਕੀ ਤੂੰ ਮੇਰੇ ਬੱਚੇ ਨੂੰ ਦੇਖਿਆ ਹੈ?” ਮੁਰਗੀ ਨੇ ਕੁਝ ਵੀ ਨਹੀਂ ਕਿਹਾ। ਕੰਨਖਜੂਰੇ ਦੀ ਮਾਂ ਚਿੰਤਤ ਸੀ।

...

Då Høne gjekk heimover, møtte ho Mor Tusenbein. “Har du sett barnet mitt?” spurde Mor Tusenbein. Høne sa ikkje noko. Mor Tusenbein vart uroleg.

ਫਿਰ ਕੰਨਖਜੂਰੇ ਦੀ ਮਾਂ ਨੂੰ ਇੱਕ ਛੋਟੀ ਅਵਾਜ਼ ਸੁਣੀ। “ਮੰਮੀ ਮੇਰੀ ਮਦਦ ਕਰੋ!” ਅਵਾਜ਼ ਚੀਕ ਕੇ ਕਹਿੰਦੀ। ਕੰਨਖਜੂਰੇ ਦੀ ਮਾਂ ਨੇ ਆਲੇ-ਦੁਆਲੇ ਵੇਖਿਆ ਅਤੇ ਧਿਆਨ ਨਾਲ ਸੁਣਿਆ। ਅਵਾਜ਼ ਮੁਰਗੀ ਦੇ ਅੰਦਰੋਂ ਆ ਰਹੀ ਸੀ।

...

Så høyrde Mor Tusenbein ei svak stemme: “Mamma, hjelp meg!” Mor Tusenbein såg seg rundt og lytta spent. Lyden kom frå inni høna.